



दरियाई घाई के बाल यरु नही हते



✎ Basilio Gimo, David Ker
🔗 Carol Liddiment
📄 Nandani
😊 Hindi
📖 Level 2



香港故事書

global-asp.github.io/storybooks-hongkong
दरियाई घाई के बाल यरु नही हते

Written by: Basilio Gimo, David Ker
Illustrated by: Carol Liddiment
Translated by: Nandani

This story originates from the African Storybook (africanstorybook.org) and is brought to you by 香港故事書 in an effort to provide children's stories in 香港's many languages.



This work is licensed under a Creative Commons Attribution 3.0 International License.
<https://creativecommons.org/licenses/by/3.0>



एक दिने, खरगोश नदी किनारे घूम रहा था।

ଆଜ୍ଞା ସମସ୍ତଙ୍କୁ କୁହନ୍ତୁ । ଏହି ପୁସ୍ତକଟି ପଢ଼ନ୍ତୁ । ଏହା ଆପଣଙ୍କ ପାଇଁ ଏକ
 ଉପଯୁକ୍ତ ପୁସ୍ତକ । ଏହା ଆପଣଙ୍କ ପାଇଁ ଏକ ଉପଯୁକ୍ତ ପୁସ୍ତକ ।





दरियोई घोड़े ने नहीं देखा कि खरगोश भी वहीं है उसने गलती से खरगोश के पैरों पर अपना पैर रख दिया। खरगोश दरियोई घोड़े पर चिल्लाने लगा, “तुम दरियोई घोड़े! तुम देख नहीं सकते कि मेरे पैरों पर अपना पैर रख रहे हो?”



खरगोश खुश था कि दरियोई घोड़े के सारे बाल जल गए। और उस दिने से, आग के डर से, दरियोई घोड़ा पानी से दूर नहीं गया।

„ਮਾਂ ਮਾਂ ਮਾਂ

ਦਿੰਦੀ । ਮਾਂ ਦਿੰਦੀ ਮਾਂ 'ਮਾਂ ਮਾਂ ਮਾਂ । ਮਾਂ ਮਾਂ ਮਾਂ ਮਾਂ ਮਾਂ
ਮਾਂ "ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ
ਮਾਂ "ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ



„ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ

ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ ਮਾਂ





खरगोश मैदान में लगी आग के पास गया और बोला
“जाओ, आग! दरियोई घोड़े को जला दो जब वह
घास खाने पानी से बाहर आए। उसने मेरे पैरों को
कुचला है!” आग ने उत्तर दिया, “कोई समस्या नहीं,
खरगोश मेरे दोस्त। मैं वही करूँगी जो तुमने कहा।”



बाद में, दरियोई घोड़ा नदी से दूर घास खा रहा तभी,
“बाप रे!” आग की लपटें धधकने लगीं। लपटें
दरियोई घोड़े के बाल जलाने लगीं।